

ਪਬਲਿਕ ਲਾਇਬ੍ਰੇਰੀ ਵਿੱਚ ਸੁਆਗਤ ਹੈ

ਪਬਲਿਕ ਲਾਇਬ੍ਰੇਰੀ ਤੁਹਾਡੇ ਭਾਈਚਾਰੇ ਵਿੱਚ ਉਹ ਥਾਂ ਹੈ ਜਿੱਥੇ ਹਰ ਇਕ ਦਾ ਸੁਆਗਤ ਹੈ। ਲਾਇਬ੍ਰੇਰੀ ਵਿੱਚ ਤੁਸੀਂ ਅਤੇ ਤੁਹਾਡਾ ਪਰਿਵਾਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ, ਪੜ੍ਹਾਈ ਜਾਂ ਅਧਿਐਨ ਕਰ ਸਕਦੇ ਹੋ, ਪ੍ਰਸ਼ਨ ਪੁੱਛ ਸਕਦੇ ਹੋ, ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹੋ, ਪੁਸਤਕਾਂ ਉਧਾਰ ਲੈ ਸਕਦੇ ਹੋ... ਅਤੇ ਹੋਰ!

ਲਾਇਬ੍ਰੇਰੀ ਵਿੱਚ, ਤੁਸੀਂ ਅਤੇ ਤੁਹਾਡਾ ਪਰਿਵਾਰ...



ਲਾਇਬ੍ਰੇਰੀ ਸਮਾਨ ਉਧਾਰ ਲੈ ਸਕਦੇ ਹੋ, ਜਿਵੇਂ ਕਿ:

- ਤੁਹਾਡੇ ਅੰਗ੍ਰੇਜ਼ੀ ਸਿੱਖਣ ਵਿੱਚ ਸਹਾਇਤਾ ਕਰਨ ਦੇ ਸਾਧਨ।
- ਡੀਵੀਡੀਆਂ, ਸੰਗੀਤ ਅਤੇ ਸ਼ਰਵਣੀ ਪੁਸਤਕ ਸੀਡੀਆਂ।
- ਪੁਸਤਕਾਂ, ਪਤਰਕਾਵਾਂ... ਅਤੇ ਹੋਰ!



ਕੰਪਿਊਟਰ ਦੀ ਵਰਤੋਂ ਕਰ ਸਕਦੇ ਹੋ

ਜਿਆਦਾਤਰ ਲਾਇਬ੍ਰੇਰੀਆਂ ਵਿੱਚ ਈਮੇਲ ਅਤੇ ਇੰਟਰਨੈੱਟ ਲਈ ਕੰਪਿਊਟਰ ਹਨ। ਕੁਝ ਲਾਇਬ੍ਰੇਰੀਆਂ ਵਿੱਚ ਰੈਜ਼ੂਮੇ ਅਤੇ ਲੈਟਰ ਲਿਖਣ, ਅਤੇ ਭਾਸ਼ਾ ਸਿੱਖਣ ਲਈ ਵੀ ਕੰਪਿਊਟਰ ਹਨ।



ਆਨਲਾਈਨ ਸਾਧਨਾਂ ਦੀ ਵਰਤੋਂ ਕਰ ਸਕਦੇ ਹੋ

ਕੁਝ ਲਾਇਬ੍ਰੇਰੀਆਂ ਵਿੱਚ ਵਿਸ਼ੇਸ਼ ਆਨਲਾਈਨ ਸਾਧਨ ਅਤੇ ਆਧਾਰ ਸਮਾਨ ਹੈ। ਤੁਸੀਂ ਪੁਸਤਕਾਂ, ਪਤਰਕਾਵਾਂ, ਅਤੇ ਅਖਬਾਰਾਂ ਨੂੰ ਕੰਪਿਊਟਰ ਦੇ ਦੁਆਰਾ ਪੜ੍ਹ ਅਤੇ ਸੁਣ ਸਕਦੇ ਹੋ। ਵਿਸ਼ੇਸ਼ ਆਨਲਾਈਨ ਸਾਧਨਾਂ ਵਿੱਚ ਸਕੂਲ ਪ੍ਰਾਜੈਕਟਾਂ ਬਾਰੇ ਜਾਣਕਾਰੀ, ਸਿਹਤ ਜਾਣਕਾਰੀ ਅਤੇ ਹੋਰ ਹੈ!



ਕਈ ਭਾਸ਼ਾਵਾਂ ਵਿੱਚ ਪੁਸਤਕਾਂ ਅਤੇ ਪਤਰਕਾਵਾਂ ਪ੍ਰਾਪਤ ਕਰ ਸਕਦੇ ਹੋ

ਕੁਝ ਲਾਇਬ੍ਰੇਰੀਆਂ ਵਿੱਚ ਕਈ ਭਾਸ਼ਾਵਾਂ ਵਿੱਚ ਪੁਸਤਕਾਂ, ਅਖਬਾਰ, ਅਤੇ ਦੂਸਰਾ ਸਮਾਨ ਹੈ। ਵਧੇਰੇ ਜਾਣਕਾਰੀ ਲਈ ਆਪਣੀ ਲਾਇਬ੍ਰੇਰੀ ਤੋਂ ਪੁੱਛੋ।



ਲਾਇਬ੍ਰੇਰੀ ਪ੍ਰੋਗਰਾਮਾਂ ਉੱਤੇ ਜਾ ਸਕਦੇ ਹੋ

ਲਾਇਬ੍ਰੇਰੀਆਂ ਵਿੱਚ ਬੱਚਿਆਂ, ਕਿਸੇਰਾਂ, ਪਰੋੜ੍ਹਾਂ ਅਤੇ ਪਰਿਵਾਰਾਂ ਲਈ ਪ੍ਰੋਗਰਾਮ, ਕਲਾਸਾਂ ਅਤੇ ਸਮਾਗਮ ਹੁੰਦੇ ਹਨ। ਆਪਣੇ ਬੱਚਿਆਂ ਨੂੰ ਅਨੰਦ ਮਾਣਨ ਦੇ ਪ੍ਰੋਗਰਾਮਾਂ ਲਈ ਲਾਇਬ੍ਰੇਰੀ ਵਿੱਚ ਲਿਆਓ। ਕਾਫੀ ਲਾਇਬ੍ਰੇਰੀਆਂ ਵਿੱਚ ਪੁਸਤਕ ਕਲੱਬ, ਪਰੋੜ੍ਹਾਂ ਲਈ ਕੰਪਿਊਟਰ ਕਲਾਸਾਂ, ਅਤੇ ਦੂਸਰੇ ਪ੍ਰੋਗਰਾਮ ਵੀ ਹੁੰਦੇ ਹਨ। ਆਪਣੀ ਲਾਇਬ੍ਰੇਰੀ ਤੋਂ ਪੁੱਛੋ ਕਿ ਉਨ੍ਹਾਂ ਕੋਲ ਕਿਹੜੇ ਪ੍ਰੋਗਰਾਮ ਹਨ।



ਆਪਣੇ ਪ੍ਰਸ਼ਨਾਂ ਦੇ ਉੱਤਰ ਭਾਲ ਸਕਦੇ ਹੋ

ਲਾਇਬ੍ਰੇਰੀ ਕਰਮਚਾਰੀ ਹਰ ਤਰ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਭਾਲਨ ਵਿੱਚ ਤੁਹਾਡੀ ਸਹਾਇਤਾ ਕਰਦੇ ਹਨ। ਸਿਰਫ ਪੁੱਛੋ!



ਆਪਣੇ ਨਜ਼ਦੀਕ ਪਬਲਿਕ ਲਾਇਬ੍ਰੇਰੀ ਭਾਲੋ।

ਮੈਨੀਟੋਬਾ ਵਿੱਚ 100 ਤੋਂ ਵੱਧ ਪਬਲਿਕ ਲਾਇਬ੍ਰੇਰੀਆਂ ਹਨ।

ਵਿਨੀਪੈਗ ਪਬਲਿਕ ਲਾਇਬ੍ਰੇਰੀ

ਮਿਲੇਨਿਅਮ ਲਾਇਬ੍ਰੇਰੀ (ਮੁੱਖ ਸ਼ਾਖਾ)

251 ਡਾਠਲਡ ਸਟਰੀਟ, ਵਿਨੀਪੈਗ

ਟੈਲੀਫੋਨ: 204-986-6450

ਵੈੱਬਸਾਈਟ: winnipeg.ca/library

ਸਾਡੀਆਂ 20 ਸ਼ਾਖਾਵਾਂ ਹਨ। 30 ਤੋਂ ਵੱਧ ਭਾਸ਼ਾਵਾਂ ਵਿੱਚ 650,000 ਤੋਂ ਵੱਧ ਵਸਤਾਂ, ਅਤੇ ਪੁਸਤਕਾਂ ਨਾਲ ਮਿਲੇਨਿਅਮ ਲਾਇਬ੍ਰੇਰੀ ਸਭ ਤੋਂ ਵੱਡੀ ਸ਼ਾਖਾ ਹੈ।

ਪੱਛਮੀ ਮੈਨੀਟੋਬਾ ਖੇਤਰੀ ਲਾਇਬ੍ਰੇਰੀ

ਬਰਾਂਡਨ ਸ਼ਾਖਾ (ਮੁੱਖ ਸ਼ਾਖਾ)

710 ਰਾੱਸਰ ਐਵੇਨਿਊ ਯੂਨਿਟ 1, ਬਰਾਂਡਨ

ਟੈਲੀਫੋਨ: 204-727-6648

ਵੈੱਬਸਾਈਟ: wmrl.ca

ਸਾਡੀਆਂ ਕਾਰਬੋਰੀ, ਨੀਪਾਵਾ, ਗਲੈਨਬੋਰੋ ਅਤੇ ਹਾਰਟਨੀ ਵਿੱਚ ਸ਼ਾਖਾਵਾਂ ਹਨ।

ਦੱਖਣੀ ਕੇਂਦਰੀ ਖੇਤਰੀ ਲਾਇਬ੍ਰੇਰੀ

ਵਿੰਕਲਰ ਸ਼ਾਖਾ (ਮੁੱਖ ਸ਼ਾਖਾ)

160 ਮੇਨ ਸਟਰੀਟ, ਵਿੰਕਲਰ

ਟੈਲੀਫੋਨ: 204-325-7174

ਵੈੱਬਸਾਈਟ: scribrary.mb.ca

ਸਾਡੀਆਂ ਐਲਟੋਨਾ, ਮਾਰਡਨ ਅਤੇ ਮਿਆਮੀ ਵਿੱਚ ਸ਼ਾਖਾਵਾਂ ਹਨ।

ਜੇਕ ਐੱਪ ਲਾਇਬ੍ਰੇਰੀ

255 ਐਲਮਡੇਲ ਸਟਰੀਟ, ਸਟੈਨਬੈਕ

ਟੈਲੀਫੋਨ: 204-326-6841

ਵੈੱਬਸਾਈਟ: jakeepplibrary.com

ਮੈਨੀਟੋਬਾ ਵਿੱਚ ਦੂਸਰੀਆਂ ਪਬਲਿਕ ਲਾਇਬ੍ਰੇਰੀਆਂ ਭਾਲਣ ਲਈ, 1-800-252-9998 ਉੱਤੇ (ਮੁਫਤ) ਟੈਲੀਫੋਨ ਕਰੋ।

ਵੈੱਬਸਾਈਟ: gov.mb.ca/chc/pls/index.html

ਮੈਂ ਲਾਇਬ੍ਰੇਰੀ ਕਾਰਡ ਕਿਵੇਂ ਲੈ ਸਕਦਾ ਹਾਂ?

ਲਾਇਬ੍ਰੇਰੀ ਕਾਰਡ ਇਹ ਦੱਸਦਾ ਹੈ ਕਿ ਤੁਸੀਂ ਲਾਇਬ੍ਰੇਰੀ ਦੇ ਸਦੱਸ ਹੋ। ਆਪਣੀ ਸਥਾਨਕ ਲਾਇਬ੍ਰੇਰੀ ਵਿੱਚ ਜਾਓ ਅਤੇ ਆਪਣਾ ਕਾਰਡ ਲੈਣ ਲਈ ਪਛਾਣ ਲਿਆਓ। ਲਾਇਬ੍ਰੇਰੀ ਕਾਰਡ ਆਮ ਤੌਰ ਤੇ ਮੁਫਤ ਹੁੰਦੇ ਹਨ। ਸਦੱਸਤਾ ਜਾਣਕਾਰੀ ਲਈ ਕ੍ਰਿਪਾ ਕਰਕੇ ਆਪਣੀ ਲਾਇਬ੍ਰੇਰੀ ਤੋਂ ਪੁੱਛੋ।

- ਸ਼ਨਾਖਤ ਹੋ ਸਕਦੀ ਹੈ ਡਰਾਈਵਰ ਲਾਈਸੈਂਸ, ਮੈਨੀਟੋਬਾ ਹੈਲਥ ਕਾਰਡ, ਜਾਂ ਤੁਹਾਡੇ ਵਰਤਮਾਨ ਪਤੇ ਵਾਲੀ ਕੋਈ ਵੀ ਚੀਜ਼ ਹੋ ਸਕਦੀ ਹੈ।
- ਆਪਣਾ ਲਾਇਬ੍ਰੇਰੀ ਕਾਰਡ ਸੰਭਾਲ ਕੇ ਰੱਖੋ। ਜੇ ਤੁਹਾਡਾ ਲਾਇਬ੍ਰੇਰੀ ਕਾਰਡ ਗੁਆਚ ਜਾਏ ਤਾਂ ਲਾਇਬ੍ਰੇਰੀ ਨੂੰ ਦੱਸੋ।

ਮੈਂ ਲਾਇਬ੍ਰੇਰੀ ਸਮਾਨ ਕਿਵੇਂ ਉਧਾਰ ਲਵਾਂ?

- ਲਾਇਬ੍ਰੇਰੀ ਵਿੱਚੋਂ ਜ਼ਿਆਦਾ ਤਰ ਵਸਤਾਂ ਉਧਾਰ ਲਈਆਂ ਜਾ ਸਕਦੀਆਂ ਹਨ। ਜਦੋਂ ਤੁਸੀਂ ਲਾਇਬ੍ਰੇਰੀ ਤੋਂ ਸਮਾਨ ਉਧਾਰ ਲਓਗੇ ਤਾਂ ਤੁਹਾਨੂੰ ਵਾਪਸੀ ਦੀ ਮਿਤੀ ਦਿੱਤੀ ਜਾਊਗੀ। ਵਾਪਸੀ ਦੀ ਮਿਤੀ ਉਹ ਹੁੰਦੀ ਹੈ ਜਦੋਂ ਵਸਤ ਲਾਇਬ੍ਰੇਰੀ ਨੂੰ ਵਾਪਿਸ ਕਰਨੀ ਜਰੂਰੀ ਹੁੰਦੀ ਹੈ।
- ਅਗਲੇ ਵਿਅਕਤੀ ਦੀ ਵਰਤੋਂ ਲਈ ਸਮਾਨ ਨੂੰ ਚੰਗੀ ਹਾਲਤ ਵਿੱਚ ਵਾਪਿਸ ਕਰੋ।

ਜੇ ਮੈਂ ਵਸਤਾਂ ਵਾਪਸ ਕਰਨ ਵਿੱਚ ਦੇਰ ਲਾ ਦਿਆਂ?

- ਜੇ ਤੁਸੀਂ ਵਸਤਾਂ ਨੂੰ ਦੇਰ ਨਾਲ ਵਾਪਿਸ ਕਰ ਦੇ ਹੋ ਤਾਂ ਤੁਹਾਨੂੰ ਜੁਰਮਾਨਾ ਦੇਣਾ ਪੈ ਸਕਦਾ ਹੈ।
- ਤੁਸੀਂ ਆਪਣੇ ਸਮਾਨ ਨੂੰ ਵੱਧ ਸਮੇਂ ਤਕ ਰੱਖ ਸਕਦੇ ਹੋ। ਕਿਵੇਂ ਇਹ ਜਾਣਨ ਲਈ ਆਪਣੀ ਲਾਇਬ੍ਰੇਰੀ ਤੋਂ ਪੁੱਛੋ।

ਤੁਹਾਡੀ ਸਥਾਨਕ ਲਾਇਬ੍ਰੇਰੀ: